




राष्ट्रीय
डेरी
विकास
बोर्ड

ਗਾਵਾਂ ਅਤੇ ਮੱਝਾਂ ਵਿੱਚ ਖੁਰਾਂ ਦੀ ਸੰਭਾਲ ਅਤੇ ਪ੍ਰਬੰਧਨ



ਖੁਰਾਂ ਦੀ ਸੰਭਾਲ ਗਾਵਾਂ-ਮੱਝਾਂ ਦੀ ਸਿਹਤ
ਅਤੇ ਉਤਪਾਦਕਤਾ ਦਾ ਇੱਕ
ਬਹੁਤ ਮਹੱਤਵਪੂਰਨ ਪੱਖ ਹੈ।

ਸਿਹਤਮੰਦ
ਖੁਰਾਂ ਨਾਲ, ਮੈਂ ਚੰਗਾ ਖਾਂਦੀ ਹਾਂ,
ਵਧੀਆ ਪ੍ਰਜਨਨ ਕਰਦੀ ਹਾਂ ਅਤੇ
ਜ਼ਿਆਦਾ ਦੁੱਧ ਦਿੰਦੀ ਹਾਂ।


ਖੁਰਾਂ ਦੀ ਚੰਗੀ ਸੰਭਾਲ ਗਾਂ ਅਤੇ
ਮੱਝਾਂ ਨੂੰ ਤਣਾਅ ਅਤੇ ਦਰਦ
ਤੋਂ ਮੁਕਤ ਰੱਖਦੀ ਹੈ ਅਤੇ ਉਨ੍ਹਾਂ ਨੂੰ
ਚੁਸਤ-ਦੁਰੁਸਤ ਰੱਖਦੀ ਹੈ।



ਖੁਰਾਂ ਨਾਲ ਸੰਬੰਧਿਤ ਸਮੱਸਿਆਵਾਂ
ਕਾਰਨ ਮਸਟਾਈਟਿਸ ਅਤੇ
ਮੈਟ੍ਰਾਈਟਿਸ ਵਰਗੀਆਂ ਬਿਮਾਰੀਆਂ
ਵਿੱਚ ਵਾਧਾ ਹੋ ਜਾਂਦਾ ਹੈ।



ਡੇਅਰੀ ਪਸ਼ੂਆਂ ਦੇ
ਖੁਰਾਂ ਦੀ ਹਰ 4 ਤੋਂ 6 ਮਹੀਨੇ
ਬਾਅਦ ਜਾਂਚ ਕਰਨੀ ਚਾਹੀਦੀ ਹੈ
ਅਤੇ ਜੇ ਲੋੜ ਹੋਵੇ ਤਾਂ ਖੁਰ
ਬਣਵਾਉਣੇ ਚਾਹੀਦੇ ਹਨ।



ਲੰਗੜਾਪਨ ਜਾਂ ਸਖ਼ਤ ਚਾਲ



ਦਬਾਅ ਕਾਰਨ ਬਣੇ ਜ਼ਖ਼ਮ

ਇਨ੍ਹਾਂ
ਸੰਕੇਤਾਂ
ਉੱਤੇ ਧਿਆਨ
ਦਿਓ

ਖੁਰਾਂ ਦੇ ਨੇੜੇ ਸੌਂਜ
ਜਾਂ ਬਦਬੂ



ਖੁਰਾਂ ਵਿੱਚ ਦਰਾਰਾਂ, ਵਾਧਾ ਜਾਂ ਸੋਟਾਂ



ਪੈਰਾਂ 'ਤੇ ਬਰਾਬਰ ਭਾਰ ਨਾ ਪੈਣਾ

ਖੁਰਾਂ ਦੀ ਸਿਹਤ ਇਸ ਲਈ ਬਹੁਤ ਜ਼ਰੂਰੀ ਹੈ



- ਪੂਰਾ ਆਰਾਮ
- ਵਧੀਆ ਦੁੱਧ ਉਤਪਾਦਨ
- ਢੁੱਕਵੀਂ ਚਾਲ
- ਲੰਬੀ ਉਮਰ

ਪਸ਼ੂ-ਡਾਕਟਰ ਨਾਲ ਕਦੋਂ ਸਲਾਹ ਕਰੋ?

- ਚੱਲਣ ਵਿੱਚ ਮੁਸ਼ਕਲ
- ਖੁਰਾਂ ਦਾ ਵੱਧ ਜਾਣਾ ਜਾਂ ਬੇਢੰਗਾ ਹੋਣਾ
- ਦਰਦ ਜਾਂ ਲੰਗੜਾਪਨ ਦੇ ਸੰਕੇਤ
- ਖੁਰਾਂ ਵਿੱਚੋਂ ਬਦਬੂ ਆਉਣਾ



ਖੁਰਾਂ ਦੀ ਖ਼ਰਾਬ ਸੰਭਾਲ ਕਾਰਨ ਇਹ ਨੁਕਸਾਨ ਹੁੰਦਾ ਹੈ



ਲੰਗੜਾਪਨ ਅਤੇ
ਦਰਦ

ਦੁੱਧ ਦੇ ਉਤਪਾਦਨ
ਦਾ ਘਟਣਾ



ਚਾਰਾ ਖਾਣਾ
ਘਟ ਕਰਨਾ

ਪ੍ਰਜਨਨ
ਸਮੱਸਿਆਵਾਂ



ਬਿਮਾਰੀਆਂ ਦਾ
ਵੱਧ ਖ਼ਤਰਾ

ਛੋਟੀ ਉਮਰ
ਵਿੱਚ ਮੌਤ



ਵੱਧ ਆਰਥਿਕ ਭਾਰ

ਖੁਰਾਂ ਦੀ ਸਿਹਤ ਲਈ ਇਹਨਾਂ
ਗੱਲਾਂ ਦਾ ਧਿਆਨ ਰੱਖੋ



ਨਿਯਮਤ ਖੁਰ
ਜਾਂਚ



ਢੁੱਕਵੀਂ ਸ਼ੇਡਾਂ
ਦੀ ਸਫ਼ਾਈ



ਲੰਗੜੇਪਣ
ਦੀ ਨਿਗਰਾਨੀ



ਨਿਯਮਤ ਖੁਰ ਡਿਪਿੰਗ
(5% ਕਾਪਰ ਸਲਫੇਟ ਘੋਲ)



ਸਹੀ ਪੋਸ਼ਣ



ਸਹੀ ਫਰਸ਼



ਚਲਣ-ਫਿਰਣ
ਲਈ ਜਗ੍ਹਾ

ਹੁਣੇ ਹੀ ਖੁਰਾਂ ਦੀ ਸੰਭਾਲ ਸ਼ੁਰੂ ਕਰੋ!